

571-10  
15/04/2021

ਅਤਿ-ਜਰੂਰੀ

ਪੰਜਾਬ ਸਰਕਾਰ  
ਆਮ ਰਾਜ ਪ੍ਰਬੰਧ ਵਿਭਾਗ  
(ਆਮ ਤਾਲਮੇਲ ਸ਼ਾਖਾ)

੨੫/੪  
12/04/21  
A2 (Cover)

ਸੇਵਾ ਵਿਖੇ

1. ਸਮੂਹ ਵਿਭਾਗਾਂ ਦੇ ਮੁੱਖੀ,
2. ਸਮੂਹ ਡਵੀਜਨਾਂ ਦੇ ਕਮਿਸ਼ਨਰਜ਼ ਅਤੇ ਸਮੂਹ ਡਿਪਟੀ ਕਮਿਸ਼ਨਰਜ਼,
3. ਰਜਿਸਟਰਾਰ, ਪੰਜਾਬ ਤੇ ਹਰਿਆਣਾ ਹਾਈਕੋਰਟ।

੨-1 15/4

ਸੀਮੇ ਨੰ: 12/100/2012-ਜੀਸੀ(5)/ 168

ਮਿਤੀ: 5/4/2021

ਵਿਸ਼ਾ:- ਦਫਤਰੀ ਪੱਤਰ ਵਿਹਾਰ ਵਿੱਚ ਸਮਰੱਥ ਅਧਿਕਾਰੀਆਂ ਵੱਲੋਂ ਹੀ ਹਸਤਾਖਰ ਕਰਨ ਬਾਰੇ ਅਤੇ ਨਾਮ ਦੀ ਮੋਹਰ ਬਨਾਉਣ ਬਾਰੇ।

\*\*\*\*\*

ਉਪਰੋਕਤ ਵਿਸ਼ੇ ਤੇ ਇਸ ਵਿਭਾਗ ਦੇ ਅੰ.ਵਿ.ਪੱ.ਨੰ: 12/100/2012-ਜੀਸੀ5/15325, ਮਿਤੀ 18-10-2012 ਦੀ ਲਗਾਤਾਰਤਾ ਵਿੱਚ।

2. ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਦਫਤਰੀ ਪੱਤਰ ਵਿਹਾਰ ਦੌਰਾਨ ਹਸਤਾਖਰ ਕਰਨ ਵਾਲੇ ਅਧਿਕਾਰੀ ਦੇ ਨਾਮ ਅਤੇ ਅਹੁਦੇ ਦੀ ਸਪੱਸ਼ਟ ਮੋਹਰ ਨਹੀਂ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਜੂਨੀਅਰ ਅਧਿਕਾਰੀ ਵੱਲੋਂ ਸਮਰੱਥ ਅਧਿਕਾਰੀ ਦੇ ਬੀਹਾਫ ਤੇ "ਵਾਸਤੇ" ਲਿੱਖ ਕੇ ਹਸਤਾਖਰ ਕਰ ਦਿੱਤੇ ਜਾਂਦੇ ਹਨ। ਇਸ ਸਬੰਧ ਵਿੱਚ ਸਰਕਾਰ ਵੱਲੋਂ ਪੱਤਰ ਨੰ: 12/100/2012-ਜੀ.ਸੀ(5)/15325, ਮਿਤੀ 18-10-2012 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਦਫਤਰੀ ਪੱਤਰ ਵਿਹਾਰ ਦੌਰਾਨ ਜਿਸ ਸਮਰੱਥ ਅਧਿਕਾਰੀ ਦੀ ਮੋਹਰ ਹੋਵੇ, ਕੇਵਲ ਉਸ ਵੱਲੋਂ ਹੀ ਹਸਤਾਖਰ ਕੀਤੇ ਜਾਣ ਅਤੇ ਮੋਹਰ ਵਿੱਚ ਹਸਤਾਖਰ ਕਰਨ ਵਾਲੇ ਅਧਿਕਾਰੀ ਦਾ ਨਾਮ ਵੀ ਦਰਜ ਕੀਤਾ ਜਾਵੇ।
3. ਵਿਸ਼ਾ ਅੰਕਿਤ ਮਾਮਲੇ ਸਬੰਧੀ ਸਰਕਾਰ ਵੱਲੋਂ ਸਮੇਂ ਸਮੇਂ ਤੇ ਪੱਤਰ ਨੰ: 12/100/2012-ਜੀ.ਸੀ(5)/15325, ਮਿਤੀ 18-10-2012, ਨੰ: ਉ.ਸ.ਪੈਰਵੀ/ਸ.ਸ.ਸ./2015-ਮੁ.ਮੰ.ਦ/896, ਮਿਤੀ 10-09-2015, ਨੰ: 13/59/2015-ਆਈ.ਏ.ਐਸ(1)/2438, ਮਿਤੀ 04-09-2015 ਅਤੇ ਨੰ: 12/1/2015-ਜੀ.ਸੀ(4)/14050, ਮਿਤੀ 18-09-2017 ਰਾਹੀਂ ਜਾਰੀ ਕੀਤੀਆਂ ਹਦਾਇਤਾਂ ਦੀਆਂ ਕਾਪੀਆਂ ਇਸ ਪੱਤਰ ਨਾਲ ਨੱਥੀ ਕਰਦੇ ਹੋਏ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।
4. ਉਪਰੋਕਤ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਰਕਾਰ ਵੱਲੋਂ ਅਨੁਸ਼ਾਸਨੀ ਕਾਰਵਾਈ ਆਰੰਭੀ ਜਾਵੇਗੀ।

O/o DGSE CUM SPD  
Sewa Shiksha Abhiyan Authority (S.A.A.)  
Central Duty  
No. 6598000 12/4/21

05/4/2021  
(ਮਹਿੰਦਰ ਪਾਲ)

ਅਧੀਨ ਸਕੱਤਰ, ਤਾਲਮੇਲ  
ਗੁਰਮੁਖ ਸਿੰਘ

ਇਸ ਦਾ ਇੱਕ ਉਤਾਰਾ ਸਮੂਹ ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ ਨੂੰ ਭੇਜਦੇ ਹੋਏ ਲਿੱਖਿਆ ਜਾਂਦਾ ਹੈ ਕਿ ਇਹ ਹਦਾਇਤਾਂ ਉਨ੍ਹਾਂ ਦੇ ਅਧੀਨ ਕੰਮ ਕਰ ਰਹੇ ਸਮੂਹ ਅਧਿਕਾਰੀਆਂ/ਕਰਮਚਾਰੀਆਂ, ਕਾਰਪੋਰੇਸ਼ਨਾਂ, ਬੋਰਡਾਂ ਅਤੇ ਸਮੂਹ ਅਦਾਰਿਆਂ ਦੇ ਧਿਆਨ ਵਿੱਚ ਲਿਆ ਦਿੱਤੀਆਂ ਜਾਣ।

05/4/2021  
(ਮਹਿੰਦਰ ਪਾਲ)  
ਅਧੀਨ ਸਕੱਤਰ, ਤਾਲਮੇਲ



272018  
15-9-15

ਦਫਤਰ ਮੁੱਖ ਮੰਤਰੀ, ਪੰਜਾਬ  
OFFICE OF CHIEF MINISTER, PUNJAB  
(ਪੋਰਵੀ ਸ਼ਾਖਾ)  
(FOLLOW UP SECTION)

ਸੀ.ਸੀ.	
ਏ.ਬੀ.ਸੀ.	
ਸ.ਕ. (ਜ)	
ਸ.ਕ. (ਸ)	
ਬੀ.ਆਰ.ਏ	
ਸੁਪਰਡੈਂਟ	
ਸ਼ਾਖਾ ਮੁੱਖ ਮੰਤਰੀ	
ਮਿਤੀ 27/9/15	

ਜੇਕਰ ਵਿਖੇ,

ਪੰਜਾਬ ਰਾਜ ਦੇ ਸਮੁੱਚੇ ਡਿਪਟੀ ਕਮਿਸ਼ਨਰਜ਼।  
(ਨਾਮ ਤੋਂ)

ਮੀਮੋ ਨੰ: ਉ.ਸ.ਪੋਰਵੀ/ਸ.ਸ.ਸ./2015-ਪ੍ਰ.ਸੰ.ਦ./896  
ਮਿਤੀ, ਚੰਡੀਗੜ੍ਹ: 10 ਸਤੰਬਰ, 2015

ਵਿਖੇ

ਸਮਰੱਥ ਅਧਿਕਾਰੀ ਵੱਲੋਂ ਹੀ ਹਸਤਾਖਰ ਕਰਨ ਬਾਰੇ।

ਉਪਰੋਕਤ ਵਿਖੇ ਦੇ ਸਬੰਧ ਵਿੱਚ।

2. ਵਿਖੇ ਅੰਕਿਤ ਮਾਮਲੇ ਸਬੰਧੀ ਆਮ ਰਾਜ ਪ੍ਰਬੰਧ ਵਿਭਾਗ (ਆਮ ਡਾਲਮੇਲ ਸ਼ਾਖਾ) ਦੇ ਪੱਤਰ ਨੰ: 12/100/2012-ਜੀ.ਸੀ.(5)/15325, ਮਿਤੀ 18-10-2012 (ਕਾਪੀ ਨੱਥੀ ਹੈ) ਰਾਹੀਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਸਰਕਾਰ ਜਾਂ ਹੋਰ ਵਿਭਾਗਾਂ ਨਾਲ ਜੋ ਵੀ ਲਿਖਾ ਪੜ੍ਹੀ ਕੀਤੀ ਜਾਂਦੀ ਹੈ, ਸਬੰਧੀ ਕਈ ਵਾਰ ਸਮਰੱਥ ਅਧਿਕਾਰੀ ਦੇ ਬੀਹਾਫ ਤੇ ਕਿਸੇ ਜੂਨੀਅਰ ਅਧਿਕਾਰੀ ਵੱਲੋਂ, 'ਫਾਰ' ਕਰਕੇ, ਹਸਤਾਖਰ ਕਰ ਦਿੱਤੇ ਜਾਂਦੇ ਹਨ, ਜੋ ਕਿ ਠੀਕ ਨਹੀਂ ਹੈ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅੱਗੇ ਤੋਂ ਜਿਸ ਸਮਰੱਥ ਅਧਿਕਾਰੀ ਦੀ ਸਟੈਂਪ ਹੋਵੇ, ਉਸ ਤੇ ਕੇਵਲ ਉਸ ਵੱਲੋਂ ਹੀ ਹਸਤਾਖਰ ਕੀਤੇ ਜਾਣ ਅਤੇ ਸਟੈਂਪ ਤੇ ਜਾਰੀ ਕਰਨਾ ਸਰਕਾਰ ਦੀਆਂ ਉਕਤ ਹਦਾਇਤਾਂ ਦੀ ਇਨ-ਬਿਨ ਪਾਲਣਾ ਨਹੀਂ ਕੀਤੀ ਜਾ ਰਹੀ। ਕਿਉਂਕਿ ਆਪ ਦੇ ਦਫਤਰਾਂ ਵੱਲੋਂ ਜੋ ਪੱਤਰ/ਮਿੰਗ ਪੱਤਰ/ਮਿਮੋਰੈਂਡਮ ਆਦਿ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਜੀ ਨੂੰ ਸੰਬੰਧਤ ਕੀਤੇ ਜਾਂਦੇ ਹਨ, ਉਨ੍ਹਾਂ ਤੇ ਸਮਰੱਥ ਅਧਿਕਾਰੀ ਦੇ ਬੀਹਾਫ ਤੇ ਹਾਲੇ ਵੀ ਜੂਨੀਅਰ ਅਧਿਕਾਰੀਆਂ ਵੱਲੋਂ, 'ਫਾਰ' ਕਰਕੇ, ਹਸਤਾਖਰ ਕੀਤੇ ਜਾਂਦੇ ਹਨ ਅਤੇ ਅਧਿਕਾਰੀ ਦਾ ਨਾਮ ਤੱਕ ਵੀ ਦਰਜ ਨਹੀਂ ਕੀਤਾ ਜਾਂਦਾ।

3. ਇਸ ਮਾਮਲੇ ਦਾ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਜੀ ਵੱਲੋਂ ਗੈਡੀਰ ਨੋਟਿਸ ਲਿਆ ਗਿਆ ਹੈ। ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਸਰਕਾਰ ਦੀਆਂ ਮਿਤੀ 18-10-2012 ਰਾਹੀਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਤੁਰੰਤ ਇਨ-ਬਿਨ ਪਾਲਣਾ ਕੀਤੀ ਜਾਵੇ। ਭਵਿੱਖ ਵਿੱਚ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਜੀ ਨੂੰ ਸੰਬੰਧਤ ਕਰਕੇ ਭੇਜੇ ਜਾਣ ਵਾਲੇ ਪੱਤਰਾਂ ਤੇ ਸੰਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਹੀ ਹਸਤਾਖਰ ਕੀਤੇ ਜਾਣ ਅਤੇ ਬਣਾਈ ਗਈ ਸਟੈਂਪ ਤੇ ਉਨ੍ਹਾਂ ਦਾ ਨਾ ਵੀ ਦਰਜ ਕੀਤਾ ਜਾਵੇ।

ਉਪ ਸਕੱਤਰ ਪੋਰਵੀ